

1 ਅਗਸਤ, 2018

ਬ੍ਰੈਂਪਟਨ ਦੀਆਂ ਮਿਊਨਿਸਿਪਲ ਚੋਣਾਂ ਲਈ ਉਮੀਦਵਾਰਾਂ ਦੀ ਅਧਿਕਾਰਤ ਸੂਚੀ

ਬ੍ਰੈਂਪਟਨ, ਓਨਟਾਰੀਓ – ਬ੍ਰੈਂਪਟਨ ਦੀਆਂ 2018 ਦੀਆਂ ਮਿਊਨਿਸਿਪਲ ਚੋਣਾਂ (2018 Municipal Election) ਲਈ ਨਾਮਾਂਕਨ ਪਿਛਲੇ ਹਫ਼ਤੇ, 27 ਜੁਲਾਈ ਨੂੰ ਖਤਮ ਹੋ ਗਏ ਸਨ।

ਉਮੀਦਵਾਰਾਂ ਦੀ ਅਧਿਕਾਰਤ ਸੂਚੀ, ਜਿਵੇਂ ਕਿ ਸਿਟੀ ਕਲਰਕ (City Clerk) ਵੱਲੋਂ ਪ੍ਰਮਾਣਿਤ ਕੀਤੀ ਗਈ ਹੈ, www.brampton.ca/bramptonvotes 'ਤੇ [City's website \(ਸਿਟੀ ਦੀ ਵੈਬਸਾਈਟ\)](#) 'ਤੇ ਉਪਲਬਧ ਹੈ।

ਮੌਖਿਕ ਮਤਦਾਨ ਦੁਆਰਾ ਨਿਰਵਾਚਿਤ

ਮਿਊਨਿਸਿਪਲ ਇਲੈਕਸ਼ਨਸ ਐਕਟ, 1996 (Municipal Elections Act, 1996) ਦੇ ਮੁਤਾਬਕ, ਜੇਕਰ ਨਾਮਾਂਕਨ ਵਾਲੇ ਦਿਨ (Nomination Day) ਦੇ ਬਾਅਦ ਸੋਮਵਾਰ ਨੂੰ 4 ਵਜੇ, ਕਿਸੇ ਦਫ਼ਤਰ ਲਈ ਪ੍ਰਮਾਣਿਤ ਉਮੀਦਵਾਰਾਂ ਦੀ ਸੰਖਿਆ, ਨਿਰਵਾਚਿਤ ਹੋਣ ਵਾਲਿਆਂ ਦੀ ਸੰਖਿਆ ਦੇ ਬਰਾਬਰ ਜਾਂ ਇਸਤੋਂ ਘੱਟ ਹੋਵੇ, ਤਾਂ ਕਲਰਕ (Clerk) ਤੁਰੰਤ ਮੌਖਿਕ ਮਤਦਾਨ ਦੁਆਰਾ ਨਿਰਵਾਚਿਤ ਉਮੀਦਵਾਰ ਜਾਂ ਉਮੀਦਵਾਰਾਂ ਦਾ ਐਲਾਨ ਕਰ ਦੇਵੇਗਾ। ਸਿਟੀ ਨੂੰ ਵਾਰਡਸ 7, 8, 9 ਅਤੇ 10 ਲਈ ਆਫਿਸ ਆਫ ਟ੍ਰਸਟੀ (Trustee), ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Dufferin-Peel Catholic District School Board) ਲਈ ਸਿਰਫ਼ ਇੱਕ ਨਾਮਾਂਕਨ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਮੌਖਿਕ ਮਤਦਾਨ ਦੁਆਰਾ ਨਿਰਵਾਚਿਤ, ਸ਼ੈਨ ਜੇਵਿਅਰ (Shawn Xaviour) ਨੂੰ ਸਫਲਤਾ ਮਿਲੀ।

ਸੁਰਖੀਆਂ

- 2018 ਦੀਆਂ ਮਿਊਨਿਸਿਪਲ ਚੋਣਾਂ ਸੋਮਵਾਰ, 22 ਅਕਤੂਬਰ 2018 ਨੂੰ ਹੋਣਗੀਆਂ। ਵੋਟ ਪਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ।
- ਇਸ ਸਾਲ ਦੀਆਂ ਚੋਣਾਂ ਵਿੱਚ ਨਵੀਂ ਸਹੂਲਤ, ਬ੍ਰੈਂਪਟਨ ਦੇ ਮਤਦਾਤਾ ਵੋਟਿੰਗ ਡੇ ਨੂੰ ਆਪਣੇ ਵਾਰਡ ਦੇ ਅੰਦਰ ਕਿਸੇ ਵੀ ਸਥਾਨ ਵਿਖੇ ਵੋਟ ਪਾਉਣ ਦੇ ਯੋਗ ਹੋਣਗੇ।
- ਐਡਵਾਂਸ ਵੋਟਿੰਗ (Advance Voting) 2, 3, 4, 6, 9, 10, 11 ਅਤੇ 13 ਅਕਤੂਬਰ ਨੂੰ ਹੋਵੇਗੀ। ਸਮੇਂ ਅਤੇ ਸਥਾਨ ਸਬੰਧੀ ਜਾਣਕਾਰੀ [found here \(ਇੱਥੇ ਪ੍ਰਾਪਤ ਕੀਤੀ\)](#) ਜਾ ਸਕਦੀ ਹੈ।
- ਬਿਲ 5 (Bill 5), ਜੋ ਕਿ ਸਿਟੀ ਆਫ ਟੋਰੋਂਟੋ ਐਕਟ, 2006 (City of Toronto Act, 2006), ਮਿਊਨਿਸਿਪਲ ਐਕਟ, 2001 (Municipal Act, 2001) ਅਤੇ ਮਿਊਨਿਸਿਪਲ ਇਲੈਕਸ਼ਨਸ ਐਕਟ, 1996 (Municipal Elections Act, 1996) ਨੂੰ ਸੋਧਣ ਲਈ ਇੱਕ ਅਧਿਨਿਯਮ ਹੈ, ਨੂੰ 30 ਜੁਲਾਈ, 2018 ਨੂੰ ਓਨਟਾਰੀਓ (Ontario) ਦੀ ਵਿਧਾਨ ਸਭਾ (Legislative Assembly) ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ। ਜੇਕਰ ਇਹ ਪਾਸ ਹੋ ਜਾਂਦਾ ਹੈ, ਤਾਂ ਬਿਲ ਨਾਲ ਰੀਜਨ ਆਫ ਪੀਲ ਦੇ ਮੁਖੀ (Region of Peel Chair) ਦੀਆਂ ਚੋਣਾਂ ਸਥਗਿਤ ਹੋ ਸਕਦੀਆਂ ਹਨ। ਰੀਜਨ ਆਫ ਪੀਲ ਦੇ ਮੁਖੀ ਦੇ ਅਹੁਦੇ ਬਾਰੇ ਹੋਰ ਜਾਣਕਾਰੀ ਲਈ, ਰੀਜਨ ਆਫ ਪੀਲ ਦੀ [website \(ਵੈਬਸਾਈਟ\)](#) 'ਤੇ ਜਾਓ।
- ਉਮੀਦਵਾਰਾਂ ਦੀਆਂ ਮੁਹਿੰਮਾਂ ਜਾਂ ਮੰਚਾਂ ਬਾਰੇ ਸਵਾਲਾਂ ਜਾਂ ਪੁੱਛਗਿੱਛਾਂ ਸਬੰਧਤ ਉਮੀਦਵਾਰ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ।

- ਤੀਜੀ ਧਿਰ ਦੇ ਵਿਗਿਆਪਕ ਰਜਿਸਟਰੇਸ਼ਨ 19 ਅਕਤੂਬਰ, 2018 ਤੱਕ ਫਾਈਲ ਕੀਤੇ ਜਾ ਸਕਦੇ ਹਨ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।